

 Print Page

Sri Guru Granth Sahib

Displaying 85 of

ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥੧॥

Naanak Guramukh Oubarae Saachaa Naam Samaal ||1||

O Nanak, the Gurmukhs are saved, by contemplating the True Name. ||1||

ਸਿਰੀਰਾਗੁ ਵਾਰ (ਮਃ ੪) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧

Sri Raag Guru Amar Das

ਮਃ ੧ ॥

Ma 1 ||

First Mehl:

ਸਿਰੀਰਾਗੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੫

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥

Galanaee Asee Changeeaa Aachaaree Bureeaaah ||

We are good at talking, but our actions are bad.

ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧

Sri Raag Guru Nanak Dev

ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥

Manahu Kusudhhaa Kaaleeaa Baahar Chittaveeaaah ||

Mentally, we are impure and black, but outwardly, we appear white.

ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੨

Sri Raag Guru Nanak Dev

ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥

Reesaa Karih Thinaarreeaa Jo Saevehi Dhar Kharreeaaah ||

We imitate those who stand and serve at the Lord's Door.

ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੨

Sri Raag Guru Nanak Dev

ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥

Naal Khasamai Ratheeeaa Maanehi Sukh Raleeaaah ||

They are attuned to the Love of their Husband Lord, and they experience the pleasure of His Love.

ਸਿਰੀਰਾਗੁ ਵਾਰ (ਮਃ ੪) (੭) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੩

Sri Raag Guru Nanak Dev

ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥

Hodhai Thaan Nithaaneeaa Rehehi Nimaananeaaah ||

They remain powerless, even while they have power; they remain humble and meek.

ਸਿਰੀਰਾਗੁ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੩

Sri Raag Guru Nanak Dev

ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥

Naanak Janam Sakaarathhaa Jae Thin Kai Sang Milaah ||2||

O Nanak, our lives become profitable if we associate with them. ||2||

ਸਿਰੀਰਾਗੁ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੪

Sri Raag Guru Nanak Dev

ਪਉੜੀ ॥

Pourree ||

Pauree:

ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫

ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥

Thoon Aapae Jal Meenaa Hai Aapae Aapae Hee Aap Jaal ||

You Yourself are the water, You Yourself are the fish, and You Yourself are the net.

ਸਿਰੀਰਾਗੁ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੪

Sri Raag Guru Nanak Dev

ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥

Thoon Aapae Jaal Vathaaeidhaa Aapae Vich Saebaal ||

You Yourself cast the net, and You Yourself are the bait.

ਸਿਰੀਰਾਗੁ ਵਾਰ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੫

Sri Raag Guru Nanak Dev

ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥

Thoon Aapae Kamal Alipath Hai Sai Hathhaa Vich Gulaal ||

You Yourself are the lotus, unaffected and still brightly-colored in hundreds of feet of water.

ਸਿਰੀਰਾਗੁ ਵਾਰ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੫

Sri Raag Guru Nanak Dev

ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥

Thoon Aapae Mukath Karaaeidhaa Eik Nimakh Gharree Kar Khiaal ||

You Yourself liberate those who think of You for even an instant.

ਸਿਰੀਰਾਗੁ ਵਾਰ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੬

Sri Raag Guru Nanak Dev

ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥

Har Thudhhahu Baahar Kishh Nehee Gur Sabadhee Vaekh Nihaal ||7||

O Lord, nothing is beyond You. I am delighted to behold You, through the Word of the Guru's Shabad.
||7||

ਸਿਰੀਰਾਗੁ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੬

Sri Raag Guru Nanak Dev

ਸਲੋਕ ਮਃ ੩ ॥

Salok Ma 3 ||

Shalok, Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫

ਹੁਕਮੁ ਨ ਜਾਣੈ ਬਹੁਤਾ ਰੋਵੈ ॥

Hukam N Jaanai Bahuthaa Rovai ||

One who does not know the Hukam of the Lord's Command cries out in terrible pain.

ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੭

Sri Raag Guru Amar Das

ਅੰਦਰਿ ਧੋਖਾ ਨੀਦ ਨ ਸੋਵੈ ॥

Andhar Dhhokhaa Needh N Sovai ||

She is filled with deception, and she cannot sleep in peace.

ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੭

Sri Raag Guru Amar Das

ਜੇ ਧਨ ਖਸਮੈ ਚਲੈ ਰਜਾਈ ॥

Jae Dhhan Khasamai Chalai Rajaaee ||

But if the soul-bride follows the Will of her Lord and Master,

ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੭

Sri Raag Guru Amar Das

ਦਰਿ ਘਰਿ ਸੋਭਾ ਮਹਲਿ ਬੁਲਾਈ ॥

Dhar Ghar Sobhaa Mehal Bulaaee ||

She shall be honored in her own home, and called to the Mansion of His Presence.

ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫ ਪੰ. ੮

Sri Raag Guru Amar Das

ਨਾਨਕ ਕਰਮੀ ਇਹ ਮਤਿ ਪਾਈ ॥

Naanak Karamree Eih Math Paaee ||

O Nanak, by His Mercy, this understanding is obtained.

ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੮

Sri Raag Guru Amar Das

ਗੁਰ ਪਰਸਾਦੀ ਸਚਿ ਸਮਾਈ ॥੧॥

Gur Parasaadhee Sach Samaaee ||1||

By Guru's Grace, she is absorbed into the True One. ||1||

ਸਿਰੀਰਾਗੁ ਵਾਰ (ਮਃ ੪) (੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੮

Sri Raag Guru Amar Das

ਮਃ ੩ ॥

Ma 3 ||

Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫

ਮਨਮੁਖ ਨਾਮ ਵਿਹੂਣਿਆ ਰੰਗੁ ਕਸੰਭਾ ਦੇਖਿ ਨ ਭੁਲੁ ॥

Manamukh Naam Vihooniaa Rang Kasunbhaa Dhaekh N Bhul ||

O self-willed manmukh, devoid of the Naam, do not be misled upon beholding the color of the safflower.

ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੯

Sri Raag Guru Amar Das

ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥

Eis Kaa Rang Dhin Thhorriaa Shhoshhaa Eis Dhaa Mul ||

Its color lasts for only a few days-it is worthless!

ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੯

Sri Raag Guru Amar Das

ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥

Dhoojai Lagae Pach Mueae Moorakh Andhh Gavaar ||

Attached to duality, the foolish, blind and stupid people waste away and die.

ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੦

Sri Raag Guru Amar Das

ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥

Bisattaa Andhar Keett Sae Pae Pachehi Vaaro Vaar ||

Like worms, they live in manure, and in it, they die over and over again.

ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੦

Sri Raag Guru Amar Das

ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥

Naanak Naam Rathae Sae Rangulae Gur Kai Sehaj Subhaae ||

O Nanak, those who are attuned to the Naam are dyed in the color of truth; they take on the intuitive peace and poise of the Guru.

ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੧

Sri Raag Guru Amar Das

ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥

Bhagathee Rang N Outharai Sehajae Rehai Samaae ||2||

The color of devotional worship does not fade away; they remain intuitively absorbed in the Lord. ||2||

ਸਿਰੀਰਾਗੁ ਵਾਰ (ਮਃ ੪) (੮) ਸ. (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੧

Sri Raag Guru Amar Das

ਪਉੜੀ ॥

Pourree ||

Pauree:

ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫

ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥

Sisatt Oupaaee Sabh Thudhh Aapae Rijak Sanbaahiaa ||

You created the entire universe, and You Yourself bring sustenance to it.

ਸਿਰੀਰਾਗੁ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੨

Sri Raag Guru Amar Das

ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥

Eik Val Shhal Kar Kai Khaavadhae Muhahu Koorr Kusath Thinee Dtaahiaa ||

Some eat and survive by practicing fraud and deceit; from their mouths they drop falsehood and lies.

ਸਿਰੀਰਾਗੁ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੨

Sri Raag Guru Amar Das

ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥

Thudhh Aapae Bhaavai So Karehi Thudhh Outhai Kanm Oue Laaeiaa ||

As it pleases You, You assign them their tasks.

ਸਿਰੀਰਾਗੁ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੩

Sri Raag Guru Amar Das

ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥

Eikanaa Sach Bujhaaeioun Thinaa Athutt Bhanddaar Dhaevaaeiaa ||

Some understand Truthfulness; they are given the inexhaustible treasure.

ਸਿਰੀਰਾਗੁ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੩

Sri Raag Guru Amar Das

ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥

Har Chaeth Khaahi Thinaa Safal Hai Achaethaa Hathh Thaddaaeiaa ||8||

Those who eat by remembering the Lord are prosperous, while those who do not remember Him stretch out their hands in need. ||8||

ਸਿਰੀਰਾਗੁ ਵਾਰ (ਮਃ ੮) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੪

Sri Raag Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫

ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥

Parr Parr Panddith Baedh Vakhaanehi Maaeiaa Moh Suaae ||

The Pandits, the religious scholars, constantly read and recite the Vedas, for the sake of the love of Maya.

ਸਿਰੀਰਾਗੁ ਵਾਰ (ਮਃ ੮) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੫

Sri Raag Guru Amar Das

ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥

Dhoojai Bhaae Har Naam Visaariaa Man Moorakh Milai Sajaae ||

In the love of duality, the foolish people have forgotten the Lord's Name; they shall receive their punishment.

ਸਿਰੀਰਾਗੁ ਵਾਰ (ਮਃ ੮) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੫

Sri Raag Guru Amar Das

ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥

Jin Jeeo Pindd Dhithaa This Kabehoon N Chaethai Jo Dhaenadhaa Rijak Sanbaahi ||

They never think of the One who gave them body and soul, who provides sustenance to all.

ਸਿਰੀਰਾਗੁ ਵਾਰ (ਮਃ ੮) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੬

Sri Raag Guru Amar Das

ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥

Jam Kaa Faahaa Galahu N Katteeai Fir Fir Aavai Jaae ||

The noose of death shall not be cut away from their necks; they shall come and go in reincarnation over and over again.

ਸਿਰੀਰਾਗੁ ਵਾਰ (ਮਃ ੮) (੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੬

Sri Raag Guru Amar Das

ਮਨਮੁਖਿ ਕਿਛੁ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥

Manamukh Kishhoo N Soojhai Andhhulae Poorab Likhiaa Kamaae ||

The blind, self-willed manmukhs do not understand anything. They do what they are pre-ordained to do.

ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੭

Sri Raag Guru Amar Das

ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥

Poorai Bhaag Sathigur Milai Sukhadhaathaa Naam Vasai Man Aae ||

Through perfect destiny, they meet the True Guru, the Giver of peace, and the Naam comes to abide in the mind.

ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੮

Sri Raag Guru Amar Das

ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥

Sukh Maanehi Sukh Painanaa Sukhae Sukh Vihaae ||

They enjoy peace, they wear peace, and they pass their lives in the peace of peace.

ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੮

Sri Raag Guru Amar Das

ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥

Naanak So Nao Manahu N Visaareeai Jith Dhar Sachai Sobhaa Pae ||1||

O Nanak, they do not forget the Naam from the mind; they are honored in the Court of the Lord. ||1||

ਸਿਰੀਰਾਗੁ ਵਾਰ (ਮਃ ੪) (੯) ਸ. (੩) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੯

Sri Raag Guru Amar Das

ਮਃ ੩ ॥

Ma 3 ||

Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫

ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥

Sathigur Saev Sukh Paaeiaa Sach Naam Gunathaas ||

Serving the True Guru, peace is obtained. The True Name is the Treasure of Excellence.

ਸਿਰੀਰਾਗੁ ਵਾਰ (ਮਃ ੪) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੫ ਪੰ. ੧੯

Sri Raag Guru Amar Das